

# Visit of Minister of Foreign Affairs of the Hellenic Republic (Greece) to India (March 22-23, 2022)

March 23, 2022

## ਹੇਲੇਨਿਕ ਗਣਰਾਜ (ਯੂਨਾਨ) ਦੇ ਵਾਇਸ ਮੰਤਰੀ ਦੀ ਭਾਰਤ ਫੇਰੀ (22-23 ਮਾਰਚ, 2022) 23 ਮਾਰਚ, 2022

1. ਵਾਇਸ ਮੰਤਰੀ ਡਾ. ਐੱਸ. ਜੈਸ਼ੰਕਰ ਦੇ ਸੱਦੇ 'ਤੇ ਯੂਨਾਨ ਦੇ ਵਾਇਸ ਮੰਤਰੀ ਮਹਾਮਹਿਮਿ ਸ਼੍ਰੀ ਨਿਕੋਸ ਡੋਡਿਆਸ ਨੇ 22-23 ਮਾਰਚ, 2022 ਤੱਕ ਭਾਰਤ ਦਾ ਅਧਿਕਾਰਤ ਦੌਰਾ ਕੀਤਾ। ਇਹ ਉਨ੍ਹਾਂ ਵੱਲੋਂ ਕੀਤੀ ਗਈ ਭਾਰਤ ਦੀ ਪਹਿਲੀ ਯਾਤਰਾ ਸੀ।

2. ਯੂਨਾਨ ਦੇ ਵਾਇਸ ਮੰਤਰੀ ਨੇ 23 ਮਾਰਚ, 2022 ਨੂੰ ਪ੍ਰਤੀਨਿਧੀ ਮੰਡਲ ਪੱਧਰ ਦੀ ਗੱਲਬਾਤ ਕਰਨ ਕਈ EAM ਨਾਲ ਮੁਲਾਕਾਤ ਕੀਤੀ। ਯੂਨਾਨੀ ਪੱਖ ਨੇ ਭਾਰਤ ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ। ਵਾਇਸ ਮੰਤਰੀ ਨੇ ਯੂਨਾਨੀ ਪੱਖ ਨੂੰ ਆਜ਼ਾਦੀ ਦੀ ਲੜਾਈ ਦੇ 200 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ।

3. ਭਾਰਤ ਅਤੇ ਯੂਨਾਨ ਦੇ ਨੇੜਲੇ ਅਤੇ ਦੋਸਤਾਨਾ ਸਬੰਧ ਹਨ, ਜੋ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਦੀਆਂ ਸਾਂਝੀਆਂ ਕਦਰਾਂ-ਕੀਮਤਾਂ 'ਤੇ ਆਧਾਰਿਤ ਹਨ। ਸਾਡੇ ਦੁਵੱਲੇ ਸਬੰਧਾਂ ਦੀ ਖਾਸੀਅਤ ਸਾਡੇ ਅਮੀਰ ਸੱਭਾਇਕ ਸਬੰਧ ਰਹੇ ਹਨ। ਇਨ੍ਹਾਂ ਸਬੰਧਾਂ ਵੱਚਿ 2018 ਵੱਚਿ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਵੱਲੋਂ ਕੀਤਾ ਗਿਆ ਯੂਨਾਨ, 2017 ਵੱਚਿ ਯੂਨਾਨੀ ਵਾਇਸ ਮੰਤਰੀ ਦਾ ਭਾਰਤ ਅਤੇ ਜੂਨ, 2021 ਵੱਚਿ ਵਾਇਸ ਮੰਤਰੀ ਦੇ ਯੂਨਾਨ ਦੌਰੇ ਸਮੇਤ ਉੱਚ ਪੱਧਰੀ ਦੌਰੇ ਸ਼ਾਮਲ ਰਹੇ ਹਨ।

4. ਦੋਹਾਂ ਧਰਿਾਂ ਨੇ ਸਮੁੱਚੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਨੇੜਲੇ ਅਤੇ ਦੋਸਤਾਨਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਦੀ ਪੜਚੋਲ ਕੀਤੀ। ਦੋਹਾਂ ਮੰਤਰੀਆਂ ਨੇ ਉਮੀਦ ਪ੍ਰਗਟਾਈ ਕੀ 15 ਅਪ੍ਰੈਲ, 2022 ਨੂੰ ਏਥਨਜ਼ ਵਿਖੇ ਹੋਣ ਵਾਲੀ ਸਾਂਝੀ ਆਰਥਕਿ ਕਮੇਟੀ ਦੀ ਮੀਟਿੰਗ ਦੇ 8ਵੇਂ ਦੌਰ ਨਾਲ ਵਪਾਰ ਅਤੇ ਨਵਿਸ਼ ਸਬੰਧਾਂ ਨੂੰ ਹੋਰ ਹੁਲਾਰਾ ਮਲਿਗਾ। ਉਨ੍ਹਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕੀ ਵਪਾਰ ਵੱਚਿ ਵੱਡਾ ਵਾਧਾ ਹੋਇਆ ਹੈ ਅਤੇ ਮਹਾਂਮਾਰੀ ਵੱਲੋਂ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਇਹ 1 ਅਰਬ ਅਮਰੀਕੀ ਡਾਲਰ ਦਾ ਅੰਕੜਾ ਪਾਰ ਕਰ ਗਿਆ ਹੈ। ਦੋਵੇਂ ਧਰਿਾਂ ਜਹਾਜ਼ਰਾਣੀ ਅਤੇ ਸਮੁੰਦਰੀ, ਸੂਚਨਾ ਤਕਨਾਲੋਜੀ, ਖੇਤੀਬਾੜੀ, ਨਵੀ ਅਤੇ ਨਵਿਆਉਣਯੋਗ ਊਰਜਾ, ਅਤੇ ਫਾਰਮਾਸਿਊਟੀਕਲ ਵਰਗੇ ਆਪਸੀ ਲਾਹੇਵੰਦ ਖੇਤਰਾਂ ਵੱਚਿ ਸਹਯੋਗ ਨੂੰ ਹੋਰ ਵਧਾਉਣ ਲਈ ਮਲਿ ਕੇ ਕੰਮ ਕਰਨ ਉੱਤੇ ਸਹਮਿਤ ਹੋਈਆਂ।

5. ਦੋਵਾਂ ਧਰਿਾਂ ਨੇ ਨਵੀਆਂ ਭੂ-ਰਾਜਨੀਤਕਿ ਅਤੇ ਭੂ-ਆਰਥਕਿ ਹਕੀਕਤਾਂ ਦੇ ਪਰਪਿਖ ਵੱਚਿ ਆਪਸੀ ਹੱਤਿਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ। ਯੂਰਪੀ ਸੰਘ, ਪੂਰਬੀ ਮੈਡੀਟੇਰੈਨੀਅਨ, ਅਫਗਾਨਿਸਤਾਨ ਅਤੇ ਯੂਕਰੇਨ ਨਾਲ ਜੁੜੇ ਘਟਨਾਕ੍ਰਮ ਬਾਰੇ ਚਰਚਾ ਕੀਤੀ ਗਈ। ਦੋਹਾਂ ਧਰਿਾਂ ਨੇ ਬਹੁ-

ਪੱਖਵਾਦ ਅਤੇ ਨਿਯਮ-ਅਧਾਰਤਿ ਅੰਤਰਰਾਸ਼ਟਰੀ ਵਵਿਸਥਾ ਪ੍ਰਤੀ ਆਪਣੀ ਡੂੰਘੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅੰਦਰ ਤੁਰੰਤ ਸੁਧਾਰ ਲਿਆਉਣ ਦੀ ਮਹੱਤਤਾ ਦੀ ਗੱਲ ਦੁਹਰਾਈ। ਇਸ ਗੱਲ 'ਤੇ ਵੀ ਸਹਮਿਤੀ ਬਣੀ ਕਿ ਵਵਿਸ਼ੇਸ਼ ਦਫ਼ਤਰਾਂ ਦੇ ਸਲਾਹ-ਮਸ਼ਵਰੇ ਦੇ ਅਗਲਾ ਦੌਰ ਦਾ ਸਮਾਂ ਜਲਦੀ ਹੀ ਤੈਅ ਕੀਤਾ ਜਾਵੇਗਾ।

6. ਦੋਵਾਂ ਧਰਿਾਂ ਨੇ ਕ੍ਰਮਬੱਧ ਅਤੇ ਕਾਨੂੰਨੀ ਤਰੀਕੇ ਨਾਲ ਲੋਕਾਂ ਦੀ ਆਵਾਜ਼ਾਈ ਦੇ ਮਹੱਤਵ ਦੀ ਗੱਲ ਕਹੀ ਅਤੇ ਪਰਵਾਸ ਅਤੇ ਗਤੀਸ਼ੀਲਤਾ 'ਤੇ ਇਰਾਦੇ ਦੇ ਐਲਾਨਨਾਮੇ 'ਤੇ ਹਸਤਾਖਰ ਕੀਤੇ।

7. ਆਪਣੀ ਅਮੀਰ ਪੁਰਾਣੇ ਅਤੀਤ ਦੇ ਮੱਦੇਨਜ਼ਰ ਦੋਵੇਂ ਧਰਿਾਂ ਨੇ ਸੱਭਆਚਾਰ ਅਤੇ ਸਖਿਆ ਦੇ ਖੇਤਰਾਂ ਵੱਚ ਆਪਣੇ ਸਬੰਧਾਂ ਨੂੰ ਜਾਰੀ ਰੱਖਣ ਉੱਤੇ ਸਹਮਿਤੀ ਦਾਤੀ। ਇਸ ਦੌਰੇ ਦੌਰਾਨ 2022-2026 ਦੀ ਪੰਜ ਸਾਲਾ ਮਆਦ ਲਈ ਸੱਭਆਚਾਰਕ ਅਤੇ ਸਖਿਆ ਵਟਾਂਦਰਾ ਪ੍ਰੋਗਰਾਮ 'ਤੇ ਹਸਤਾਖਰ ਕੀਤੇ ਗਏ।

8. ਯੂਨਾਨ ਦੇ ਵਵਿਸ਼ੇਸ਼ ਮੰਤਰੀ ਨੇ ਯੂਨਾਨ ਦੁਆਰਾ ਆਲਮੀ ਸੂਰਜੀ ਗਠਜੋੜ 'ਤੇ ਹਸਤਾਖਰ ਕਰਨ ਸਬੰਧੀ ਯੂਨਾਨ ਦੀ ਮੈਂਬਰੀ ਨੂੰ ਮਨਜ਼ੂਰੀ ਦੇਣ ਸਬੰਧੀ ਪ੍ਰਮਾਣ ਪੱਤਰ ਸੌਪਆ।

9. ਦੋਵਾਂ ਧਰਿਾਂ ਨੇ ਰਣਨੀਤਕ ਭਾਈਵਾਲੀ ਲਈ ਦੁਵੱਲੇ ਸਬੰਧਾਂ ਨੂੰ ਹੋਰ ਅੱਗੇ ਲਜਿਾਉਣ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ।

10. ਸਾਡੇ ਸਮੁੰਦਰਾਂ ਨੂੰ ਮੁਕਤ ਅਤੇ ਆਵਾਜ਼ਾਈ ਅਤੇ ਵਪਾਰ ਲਈ ਖੁੱਲ੍ਹਾ ਰੱਖਣ ਦੀ ਮਹੱਤਤਾ ਬਾਰੇ ਵਸਿਥਾਰਤ ਚਰਚਾ ਹੋਈ। ਦੋਵਾਂ ਧਰਿਾਂ ਨੇ ਸਮੁੰਦਰੀ ਕਾਨੂੰਨਾਂ (UNCLOS) ਦਾ ਸਮਰਥਨ ਕਰਨ ਅਤੇ ਇਸਦੀ ਪਾਲਣਾ ਕਰਨ ਦੀ ਲੋੜ 'ਤੇ ਵੀ ਜ਼ੋਰ ਦਾਤਾ।

11. ਆਪਣੀ ਫੇਰੀ ਦੌਰਾਨ ਯੂਨਾਨ ਦੇ ਵਵਿਸ਼ੇਸ਼ ਮੰਤਰੀ ਨੇ ਮਾਨਯੋਗ ਉਪ ਰਾਸ਼ਟਰਪਤੀ ਸ਼੍ਰੀ ਐਮ. ਵੈਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ।

12. ਯੂਨਾਨ ਦੇ ਵਵਿਸ਼ੇਸ਼ ਮੰਤਰੀ ਦੀ ਫੇਰੀ ਨੇ ਭਾਰਤ ਅਤੇ ਯੂਨਾਨ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉੱਚ-ਪੱਧਰੀ ਵਟਾਂਦਰੇ ਦੀ ਰਫਤਾਰ ਨੂੰ ਕਾਇਮ ਰੱਖਣ ਵੱਚ ਯੋਗਦਾਨ ਪਾਇਆ ਹੈ।

ਨਵੀ ਦਾਿੀ

23 ਮਾਰਚ, 2022

DISCLAIMER: This is an approximate translation. The original is available in English on MEA's website and may be referred to as the official press release.